

Punjabi

## ਕਾਰਜਕਾਰੀ ਖੁਲਾਸਾ: ਇੰਗਲੈਂਡ ਵਿਚ ਆਮ ਲੋਕਾਂ ਦੀ ਸਿਹਤ ਬਾਰੇ ਸਾਡੀ ਕਾਰਜਨੀਤੀ

1. ਆਮ ਲੋਕਾਂ ਦੀ ਸਿਹਤ ਲਈ ਇਹ ਨਵਾਂ ਯੁਗ ਹੈ, ਅਤੇ ਇਹਨੂੰ ਵੱਧ ਪਹਿਲ ਅਤੇ ਵਸੀਲੇ ਦਿੱਤੇ ਜਾਂਦੇ ਹਨ। ਇਸ ਵ੍ਹਾਈਟ ਪੇਪਰ ਵਿਚ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਕਿ ਆਮ ਲੋਕਾਂ ਦੀ ਸਿਹਤ ਦਾ ਗੰਭੀਰ ਖਤਰਿਆਂ ਤੋਂ ਬਚਾਓ ਕਰਨ; ਲੋਕਾਂ ਦੀ ਉਮਰ ਵੱਧ ਲੰਮੀ ਕਰਨ ਵਿਚ ਮਦਦ ਦੇਣ; ਵੱਧ ਸਿਹਤਮੰਦ ਅਤੇ ਖੁਸ਼ਹਾਲ ਜੀਵਨ; ਅਤੇ ਸਭ ਤੋਂ ਗਰੀਬ ਲੋਕਾਂ ਦੀ ਸਿਹਤ ਨੂੰ ਤੁਰੰਤ ਵੱਧ ਚੰਗੀ ਬਣਾਉਣ ਲਈ ਅਸੀਂ ਕਿਵੇਂ ਵਚਨ-ਵੱਧ ਹਾਂ।
2. ਇਹ ਪਰਚਾ ਪ੍ਰੋਫੈਸਰ ਸਰ ਮਾਈਕਲ ਮਾਰਮਟ ਦੀ ਰਿਪੋਰਟ *Fair Society, Healthy Lives*<sup>1</sup> (ਜ਼ਿੰਦਗੀਆਂ ਵੱਧ ਸਿਹਤਮੰਦ ਜ਼ਿੰਦਗੀਆਂ) ਦੇ ਜਵਾਬ ਵਿਚ ਤਿਆਰ ਕੀਤਾ ਗਿਆ ਹੈ, ਅਤੇ ਲੋਕਾਂ ਦੀ ਸਮੁੱਚੀ ਸਿਹਤ 'ਤੇ ਅਸਰ ਪਾਉਣ ਵਾਲੀਆਂ ਗੱਲਾਂ ਨਾਲ ਨਿਪਟਣ ਲਈ ਪੂਰੀ ਜ਼ਿੰਦਗੀ ਨੂੰ ਧਿਆਨ ਵਿਚ ਰੱਖਣ ਦਾ ਦਿਸਟੀਕੋਣ ਇਸ ਵਿਚ ਪੇਸ਼ ਕੀਤਾ ਗਿਆ ਹੈ। ਇਸ ਨਵੀਂ ਸੋਚ ਦਾ ਮੰਤਵ ਬਚਪਨ ਦੇ ਦਿਨਾਂ ਤੋਂ ਹੀ ਲੋਕਾਂ ਦੇ ਸੱਥੀ-ਮਾਣ, ਭਰੋਸੇ ਅਤੇ ਮੁੜ-ਉਭਰਨ ਦੀ ਸ਼ਕਤੀ ਵਿਚ ਵਾਧਾ ਕਰਨਾ ਹੈ – ਅਤੇ ਜ਼ਿੰਦਗੀ ਦੇ ਸ਼ੁਰੂ ਦੇ ਦਿਨਾਂ ਵਿਚ ਉਹਨਾਂ ਦੀ ਵੱਧ ਮਦਦ ਕਰਨਾ ਹੈ। ਇਸ ਵਿਚ *A Vision for Adult Social Care: Capable Communities and Active Citizens*<sup>2</sup> (ਬਾਲਿਗਾਂ ਦੀ ਸਮਾਜਕ ਦੇਖਭਾਲ: ਸਮਰੱਥ ਭਾਈਚਾਰੇ ਅਤੇ ਸਰਗਰਮ ਨਾਗਰਿਕ) ਦੇ ਆਦਰਸ਼ ਵਿਚ ਵਾਧਾ ਕਰਨਾ ਹੈ, ਅਤੇ ਵਿਅਕਤੀਆਂ ਦੀਆਂ ਲੋੜਾਂ ਅਨੁਸਾਰ ਮਿਲਣ ਵਾਲੀਆਂ ਰੋਗਾਂ ਦੀ ਰੋਕਥਾਮ ਦੀਆਂ ਸੇਵਾਵਾਂ ਦੇਣ ਵਲ ਵਧੇਰੇ ਧਿਆਨ ਦਿੱਤਾ ਗਿਆ ਹੈ ਜਿਹਨਾਂ ਦਾ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਹੋਵੇ, ਜੋ ਵਿਸਤ੍ਰਿਤ ਸਮਾਜ ਦੇ ਨਿਰਮਾਣ ਵਿਚ ਸਹਾਇ ਹੋਵੇ।
3. ਸਾਡਾ ਨਿਸ਼ਾਨਾ ਲੋਕਾਂ ਲਈ ਅਜਿਹੀ ਸਿਹਤ ਸੇਵਾ ਦੀ ਸਥਾਪਨਾ ਕਰਨਾ ਹੈ ਜਿਹਦੀਆਂ ਉੱਤਮ ਪ੍ਰਾਪਤੀਆਂ ਹੋਣ, ਜੋ ਨਵੀਨਤਾ ਨੂੰ ਖੁੱਲ੍ਹਾ ਪ੍ਰੋਤਸਾਹਨ ਦੇਵੇ ਅਤੇ ਜਿਸ ਕੰਮਾਂ ਦੀ ਸੁਤੰਤਰ ਢੰਗ ਨਾਲ ਅਗਵਾਈ ਹੋਵੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਮੁੱਚੇ ਅਸੂਲ ਅਤੇ ਢਾਂਚਾ ਬਣਾਉਣ ਲਈ ਇਸ ਵ੍ਹਾਈਟ ਪੇਪਰ ਦਾ ਆਧਾਰ *Equity and Excellence: Liberating the NHS*<sup>3</sup> (ਬਰਾਬਰੀ ਅਤੇ ਉੱਤਮਤਾ: ਐਨ ਐਚ ਐਸ ਨੂੰ ਆਜਾਦ ਕਰਨਾ) ਹੈ।
4. ਪਾਰਲੀਮੈਂਟ ਦੀ ਪ੍ਰਵਾਨਗੀ ਮਿਲਣ 'ਤੇ, ਲੋਕਾਂ ਦੀ ਸਿਹਤ ਨੂੰ ਸੁਧਾਰਨ ਅਤੇ ਭਲਾਈ ਅਤੇ ਨਾਲ-ਬਰਾਬਰੀਆਂ ਨਾਲ ਨਿਪਟਣ ਦੇ ਕੰਮਾਂ ਵਿਚ ਲੋਕਲ ਗਵਰਨਮੈਂਟ (ਕਾਊਂਸਿਲਾਂ) ਅਤੇ ਸਥਾਨਕ ਭਾਈਚਾਰਿਆਂ ਨੂੰ ਮੁਕੰਮਲ ਤੌਰ 'ਤੇ ਸ਼ਾਮਲ ਕੀਤਾ ਜਾਏਗਾ। ਲੋਕਾਂ ਦੀ ਸਿਹਤ ਦੀ ਜ਼ਿੰਮੇਦਾਰੀ ਸੰਭਾਲਣ ਲਈ ਇਕ ਨਵੀਂ ਸੰਗਠਿਤ ਸੇਵਾ – ਪਬਲਿਕ ਹੈਲਥ ਇੰਗਲੈਂਡ – ਦੀ ਸਥਾਪਨਾ ਕੀਤੀ ਜਾਏਗੀ, ਜਿਹਦਾ ਕੰਮ ਲੋਕਾਂ ਦੀਆਂ ਲੋੜਾਂ ਅਨੁਸਾਰ ਉੱਤਮ ਮਹਾਰਤ ਤਿਆਰ ਕਰਨਾ ਹੋਏਗੀ, ਖਾਸ ਤੌਰ 'ਤੇ ਸਿਹਤ ਦੀ ਹਿਫਾਜ਼ਤ ਦੇ ਅਜਿਹੇ ਕੰਮਾਂ ਲਈ ਜਦ ਪੂਰੇ ਦੇਸ਼ ਦੀ ਖਾਤਿਰ ਕੋਈ ਕੰਮ ਕਰਨਾ ਅਤੀ ਜ਼ਰੂਰੀ ਹੋਵੇ।
5. ਸੰਨ 2011 ਵਿਚ, ਡਿਪਾਰਟਮੈਂਟ ਆੱਡ ਹੈਲਥ (ਸਿਹਤ ਵਿਭਾਗ) ਇਸ ਕਰਜਨੀਤੀ 'ਤੇ ਆਧਾਰਿਤ ਦਸਤਾਵੇਜ਼ ਪ੍ਰਕਾਸ਼ਿਤ ਕਰੇਗਾ, ਜਿਹਨਾਂ ਵਿਚ ਮਾਨਸਿਕ ਸਿਹਤ, ਤਮਾਰੂ 'ਤੇ ਕਾਥੂ ਰੱਖਣ, ਮੋਟਾਪੇ, ਜਿਨਸੀ ਸਿਹਤ, ਪੈਨਡੈਮਿਕ ਫਲ੍ਹੂ ਲਈ ਤਿਆਰ ਰਹਿਣ, ਸਿਹਤ ਦੀ ਹਿਫਾਜ਼ਤ ਅਤੇ ਹੰਗਾਮੀ ਹਾਲਤਾਂ ਲਈ ਤਿਆਰ ਰਹਿਣ ਵਰਗੇ ਵਿਸ਼ਿਆਂ ਬਾਰੇ ਦੱਸਿਆ ਜਾਏਗਾ, ਅਤੇ ਨਾਲ ਹੀ ਹੋਰ ਵਿਭਾਗਾਂ ਦੇ ਦਸਤਾਵੇਜ਼ ਵੀ ਪ੍ਰਕਾਸ਼ਿਤ ਹੋਣਗੇ ਜਿਹਨਾਂ ਵਿਚ ਸਿਹਤ 'ਤੇ ਅਸਰ ਪਾਉਣ ਵਾਲੇ ਹੋਰ ਬਹੁਤ ਸਾਰੇ ਵਸੀਹ ਮਸਲਿਆਂ ਨਾਲ ਨਿਪਟਿਆ ਜਾਏਗਾ।
6. ਇਸ ਵ੍ਹਾਈਟ ਪੇਪਰ ਵਾਲੀਆਂ ਗੱਲਾਂ ਇੰਗਲੈਂਡ 'ਤੇ ਲਾਗੂ ਹੁੰਦੀਆਂ ਹਨ, ਪਰ ਸਾਂਝੀ ਦਿਲਚਸਪੀ ਵਾਲੀਆਂ ਗੱਲਾਂ ਦੇ ਸੰਬੰਧ ਵਿਚ ਅਸੀਂ ਬਰਤਾਨੀਆਂ ਦੇ ਹੋਰ ਹਿੱਸਿਆਂ ਵਾਲੀਆਂ ਸਥਾਨਕ ਸਰਕਾਰਾਂ ਨਾਲ ਨਿਕਟ ਮਿਲਵਰਤਨ ਕਰਾਂਗੇ।

1. Marmot, M. (2010) *Fair Society, Healthy Lives: Strategic Review of Health Inequalities in England post 2010*, [www.marmotreview.org](http://www.marmotreview.org)

2. Department of Health (2010) *A Vision for Adult Social Care: Capable Communities and Active Citizens*, [www.dh.gov.uk/en/Publicationsandstatistics/Publications/PolicyAndGuidance/DH\\_121508](http://www.dh.gov.uk/en/Publicationsandstatistics/Publications/PolicyAndGuidance/DH_121508)

3. Department of Health (2010) *Equity and Excellence: Liberating the NHS*, [www.dh.gov.uk/en/Healthcare/LiberatingtheNHS/index.htm](http://www.dh.gov.uk/en/Healthcare/LiberatingtheNHS/index.htm)

## ਸਿਹਤ ਵੱਧ ਚੰਗੀ ਬਣਾਉਣ ਦੇ ਮੌਕਿਆਂ ਦਾ ਲਾਭ ਉਠਾਉਣਾ

7. ਆਮ ਲੋਕਾਂ ਦੀ ਸਿਹਤ ਦੇ ਖੇਤਰ ਵਿਚ ਮਹਾਨ ਸਫਲਤਾਵਾਂ ਹਾਸਿਲ ਹੋਈਆਂ ਹਨ: ਸਾਫ਼ ਹਵਾ ਅਤੇ ਪਾਣੀ, ਵੱਧ ਸਿਹਤਮੰਦ ਭੋਜਨ, ਅਤੇ ਆਮ ਲੋਕਾਂ ਨੂੰ ਰੋਗਾਂ ਤੋਂ ਬਚਾਉਣ ਵਾਲੇ ਲੋਦੇ ਕਰਨ ਨਾਲ, ਬਹੁਤ ਸਾਰੇ ਜਾਨਲੇਵਾ ਰੋਗ ਹੁਣ ਇਤਿਹਾਸ ਦੀਆਂ ਕਿਤਾਬਾਂ ਦਾ ਹਿੱਸਾ ਬਣ ਗਏ ਹਨ। ਅੱਜ ਛੋਟੀ ਉਮਰ ਵਿਚ ਮੌਤ ਹੋਣ ਜਾਂ ਰੋਗ ਲੱਗਣ ਦੇ ਕਾਰਣਾਂ ਨਾਲ ਨਿਪਟਣ ਦੇ ਕੰਮਾਂ ਵਿਚ ਹੋਰ ਤੋਂ ਹੋਰ ਅੱਗੇ ਵਧਣ ਦੇ ਤਕਵੇ ਮੌਕੇ ਹਨ। ਵੱਧ ਅਮੀਰ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ 'ਤੇ, ਵੱਧ ਗੁਰੀਬ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ 7 ਸਾਲ ਪਹਿਲਾਂ ਮੌਤ ਹੋਣ ਅਤੇ 17 ਸਾਲ ਵੱਧ ਸਮਾਂ ਬੀਮਾਰ ਰਹਿਣ ਦੀ ਸੰਭਾਵਨਾ ਹੁੰਦੀ ਹੈ। ਮਾਨਸਿਕ ਬੀਮਾਰੀਆਂ ਇਹਨਾਂ ਨੂੰ ਵੱਧ ਹੁੰਦੀਆਂ ਹਨ; ਸ਼ਰਧਾ, ਨਸ਼ੀਲੀਆਂ ਵਸਤਾਂ ਅਤੇ ਸਿਗਾਰਟਾਂ ਤੋਂ ਨੁਕਸਾਨ ਪਹੁੰਚਣ; ਅਤੇ ਬਚਪਨ ਵਿਚ ਮਾਨਸਿਕ ਅਤੇ ਵਤੀਰੇ ਦੇ ਮਸਲੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਵੱਧ ਹੁੰਦੀਆਂ ਹਨ। ਭਾਵੇਂ ਹੁਣ ਹਰ 50 ਮੌਤਾਂ ਵਿਚੋਂ ਸਿਰਫ਼ 1 ਛੂਤ ਦੇ ਕਿਸੇ ਰੋਗ ਨਾਲ ਹੁੰਦੀ ਹੈ, ਪਰ ਤਪਦਿਕ ਅਤੇ ਸੰਭੇਗ ਨਾਲ ਲੱਗਣ ਵਾਲੇ ਰੋਗ (STIs) ਫੈਲ ਰਹੇ ਹਨ, ਅਤੇ ਪੈਨਡੈਮਿਕ ਫਲੂ ਦਾ ਖਤਰਾ ਹਾਲੇ ਵੀ ਕਾਇਮ ਹੈ।
8. ਇੰਗਲੈਂਡ ਵਿਚ ਸਿਹਤ ਬਾਰੇ ਪੂਰੀ ਕਹਾਣੀ ਇਸ ਵ੍ਹਾਈਟ ਪੇਪਰ ਦੇ ਨਾਲ ਪ੍ਰਕਾਸ਼ਿਤ ਹੋਣ ਵਾਲੇ ਦਸਤਾਵੇਜ਼ *Our Health and Wellbeing Today* (ਅੱਜ ਸਾਡੀ ਸਿਹਤ ਅਤੇ ਭਲਾਈ) ਵਿਚ ਪੇਸ਼ ਕੀਤੀ ਗਈ ਹੈ। ਇਹ ਮੌਕਾ - ਅਤੇ ਚੁਣੌਤੀ - ਸਪਸ਼ਟ ਹੈ, ਜਿਵੇਂ ਕਿ:
  - ਉ. ਮਾਂਵਾਂ ਦੀ ਸਿਹਤ ਵੱਧ ਚੰਗੀ ਕਰਨ ਨਾਲ, ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਸ਼ੁਰੂ ਵਿਚ ਹੀ ਵੱਧ ਚੰਗੀ ਬਣਾ ਸਕਦੇ ਹਾਂ, ਬੱਚਿਆਂ ਦੀ ਮੌਤ ਦੀ ਦਰ ਨੂੰ ਘਟਾ ਸਕਦੇ ਹਾਂ ਅਤੇ ਘੱਟ ਭਾਰ ਵਾਲੇ ਜੰਮਣ ਵਾਲੇ ਬੱਚਿਆਂ ਦੀ ਗਿਣਤੀ ਘਟਾ ਸਕਦੇ ਹਾਂ।
  - ਅ. ਬੱਚਿਆਂ ਦੀ ਸਿਹਤ ਅਤੇ ਵੱਡੇ ਹੋਣ ਵਲ ਵੱਧ ਚੰਗੀ ਤਰ੍ਹਾਂ ਧਿਆਨ ਦੇਣ ਨਾਲ, ਉਹਨਾਂ ਦੀ ਪੜ੍ਹਾਈ ਵਿਚ ਪ੍ਰਗਤੀ ਵੱਧ ਚੰਗੀ ਹੋ ਸਕਦੀ ਹੈ ਅਤੇ ਮਾਨਸਿਕ ਰੋਗਾਂ, ਸਿਹਤ ਖਰਾਬ ਕਰਨ ਵਾਲੇ ਜੀਉਣ ਦੇ ਢੰਗਾਂ, ਸੜਕ 'ਤੇ ਮੌਤਾਂ ਹੋਣ ਅਤੇ ਦੰਦ ਖਰਾਬ ਹੋਣ ਕਾਰਣ ਹਸਪਤਾਲ ਵਿਚ ਦਾਖਲ ਹੋਣ ਦਾ ਖਤਰਾ ਘਟਾਇਆ ਜਾ ਸਕਦਾ ਹੈ।
  - ਇ. ਕੰਮ 'ਤੇ ਲੱਗੇ ਰਹਿਣ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵੱਧ ਚੰਗੀ ਰਹਿੰਦੀ ਹੈ, ਅਤੇ ਕੰਮ ਕਰਨ ਦੀ ਉਮਰ ਵਿਚ ਬੀਮਾਰ ਹੋਣ ਨੂੰ ਘੱਟ ਕਰਕੇ ਅਸੀਂ ਯੂਕੇ ਵਿਚ ਹਰ ਸਾਲ £100 ਬਿਲੀਅਨ ਬਚਾ ਸਕਦੇ ਹਾਂ<sup>4</sup>
  - ਸ. ਬਾਲਿਗਾਂ ਦੇ ਵਤੀਰੇ ਨੂੰ ਬਦਲਣ ਨਾਲ ਹਲਕੀ ਉਮਰ ਵਿਚ ਮੌਤ ਅਤੇ ਬੀਮਾਰੀ ਕਾਰਣ ਸਮਾਜ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ, ਬਹੁਤ ਸਾਰੇ ਕੈਂਸਰਾਂ ਅਤੇ ਵੈਸਕੁਲਰ ਡੀਮੈਂਸ਼ੀਆ ਅਤੇ ਖੂਨ ਦੇ ਦੌਰੇ ਦੀਆਂ 30% ਤੋਂ ਵੱਧ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ; ਸ਼ਰਧਾ ਦੀ ਦੁਰਵਰਤੋਂ ਕਾਰਣ ਖਰਚ ਹੋਣ ਵਾਲੇ ਐਨ ਐਚ ਐਸ ਦੇ £2.7 ਬਿਲੀਅਨ ਪੈਂਡ ਬਚਾਏ ਜਾ ਸਕਦੇ ਹਨ ਅਤੇ ਨਸ਼ਿਆਂ ਕਾਰਣ ਹੋਣ ਵਾਲੇ ਜੁਰਮਾਂ ਨਾਲ ਨਿਪਟਣ ਲਈ ਖਰਚ ਹੋਣ ਵਾਲੇ ਸਮਾਜ ਦੇ £13.9 ਬਿਲੀਅਨ ਬਚ ਸਕਦੇ ਹਨ।
  - ਹ. ਘਰਾਂ ਨੂੰ ਵੱਧ ਗਰਮ ਰੱਖਣ ਨਾਲ, ਅਤੇ ਮੌਸਮੀ ਫਲੂ ਦੇ ਟੀਕੇ ਸਭਨਾਂ ਨੂੰ ਲਾਉਣ ਨਾਲ, ਸਿਆਲਾਂ ਵਿਚ ਹੋਣ ਵਾਲੀਆਂ ਹੋਰ ਬਹੁਤ ਸਾਰੀਆਂ ਵਾਧੂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ - ਜੋ ਸੰਨ 2008/09 ਵਿਚ 35,000 ਸਨ।

4. Black, C. (2008) *Dame Carol Black's Review of the Health of Britain's Working Age Population. Working for a Healthier Tomorrow*, [www.dwp.gov.uk/docs/hwwb-working-for-a-healthier-tomorrow.pdf](http://www.dwp.gov.uk/docs/hwwb-working-for-a-healthier-tomorrow.pdf)

## ਬਿਲਕੁਲ ਨਵੀਂ ਸੋਚ

9. ਮੌਜੂਦਾ ਢੰਗ ਅਤੇ ਢਾਂਚਾ ਸਿਹਤ ਨੂੰ ਵੱਧ ਚੰਗੀ ਬਣਾਉਣ ਅਤੇ ਸਿਹਤ ਵਿਚ ਨਾ-ਬਰਾਬਰੀਆਂ ਨੂੰ ਘਟਾਉਣ ਲਈ ਨਹੀਂ ਬਣਾਏ ਗਏ ਸਨ। ਇਸ ਵ੍ਯਾਈਟ ਪੇਪਰ ਵਿਚ ਬਿਲਕੁਲ ਨਵੀਂ ਕਿਸਮ ਦੀ ਸੋਚ ਨੂੰ ਪੇਸ਼ ਕੀਤਾ ਗਿਆ ਹੈ ਜੋ ਸਥਾਨਕ ਭਾਈਚਾਰਿਆਂ ਨੂੰ ਵੱਧ ਯੋਗ ਬਣਾਏਗੀ, ਕਰਮਚਾਰੀਆਂ ਨੂੰ ਵੱਧ ਆਜ਼ਾਦੀ ਦੇਵੇਰੀ ਅਤੇ ਅਜਿਹੇ ਨਵੇਂ ਵਿਚਾਰਾਂ ਨੂੰ ਲਾਗੂ ਕਰੇਗੀ ਜਿਹਨਾਂ ਦਾ ਆਧਾਰ ਸਫਲਤਾ ਹੈ, ਅਤੇ ਇਹ ਵੀ ਯਕੀਨੀ ਬਣਾਏਗੀ ਕਿ ਸਿਹਤ ਨੂੰ ਇਸ ਵੇਲੇ ਅਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਖਤਰਿਆਂ ਨਾਲ ਦੇਸ਼ ਨਿਪਟ ਸਕੇ ਅਤੇ ਇਹਨਾਂ ਨੂੰ ਦੂਰ ਕਰ ਸਕੇ। ਇਸ ਵਿਚ ਦੱਸਿਆ ਗਿਆ ਹੈ ਕਿ ਸਾਡੀ ਨਵੀਂ ਸੋਚ ਕੀ ਕਰੇਗੀ:
- ਉ. ਸਿਹਤ ਨੂੰ ਹੋ ਸਕਣ ਵਾਲੇ ਖਤਰਿਆਂ ਤੋਂ ਲੋਕਾਂ ਦਾ ਬਚਾਓ ਕਰੇਗੀ – ਇਸ ਕੰਮ ਦੀ ਅਗਵਾਈ ਕੇਂਦਰੀ ਸਰਕਾਰ ਕਰੇਗੀ, ਅਤੇ ਸੱਚਮੁਚ ਦੇ ਖਤਰਿਆਂ ਨਾਲ ਨਿਪਟਣ ਲਈ ਮਜ਼ਬੂਤ ਢਾਂਚਾ ਹੋਏਗਾ;
  - ਅ. ਸਥਾਨਕ ਪੱਧਰ 'ਤੇ ਅਗਵਾਈ ਨੂੰ ਮਜ਼ਬੂਤ ਕਰੇਗੀ ਅਤੇ ਸਭਨਾਂ ਦੀ ਸਿਹਤ ਅਤੇ ਭਲਾਈ ਵਿਚ ਵਾਧੇ ਲਈ ਪੂਰੇ ਸਮਾਜ ਵਿਚ ਜ਼ਿੰਮੇਦਾਰੀ ਨੂੰ ਉਤਸ਼ਾਹ ਦੇਵੇਰੀ; ਅਤੇ ਇਹਦੇ 'ਤੇ ਅਸਰ ਪਾਉਣ ਵਾਲੀਆਂ ਸਮੁੱਚੀਆਂ ਗੱਲਾਂ ਨਾਲ ਨਿਪਟੇਗੀ;
  - ਇ. ਅਹਿਮ ਨਤੀਜਿਆਂ ਵਲ ਵਧਰੇ ਧਿਆਨ ਦੇਵੇਰੀ, ਇਹਨਾਂ ਨੂੰ ਹਾਸਿਲ ਕਰਨ ਲਈ ਸਫਲ ਕੰਮ ਕਰੇਗੀ, ਨਤੀਜੇ ਸਪਸ਼ਟ ਹੋਣਗੇ ਆਮ ਲੋਕਾਂ ਦੀ ਸਿਹਤ ਦੇ ਸੁਧਾਰ ਵਾਲੇ ਢਾਂਚੇ ਰਾਹੀਂ ਹਾਸਿਲ ਹੋਏ ਨਤੀਜਿਆਂ ਬਾਰੇ ਜਵਾਬਦੇਹੀ ਹੋਏਗੀ;
  - ਜ. ਇਹਤੋਂ ਸਰਕਾਰ ਦੀਆਂ ਮੂਲ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਹੋਏਗਾ – ਆਜ਼ਾਦੀ ਅਤੇ ਸਵੈ-ਮਾਣ ਨੂੰ ਬੜ੍ਹਾਵਾ ਦੇਣ ਨਾਲ ਮਿਲੀ ਨਿਆਂਪੂਰਣਤਾ ਅਤੇ ਜ਼ਿੰਮੇਦਾਰੀ ਅਤੇ ਭਰੋਸਾ ਅਤੇ ਨਿਜੀ ਜ਼ਿੰਮੇਦਾਰੀ, ਸਿਹਤਮੰਦ ਵਤੀਰੇ ਅਤੇ ਜੀਉਣ ਦੇ ਢੰਗਾਂ ਨੂੰ ਉਤਸ਼ਾਹ ਦੇਣਾ; ਅਤੇ ਮਾਹੌਲ ਨੂੰ ਤਬਦੀਲ ਕਰਨਾ ਜਿਸ ਵਿਚ ਸਿਹਤਮੰਦ ਢੰਗਾਂ ਦੀ ਚੋਣ ਵੱਧ ਆਸਾਨ ਹੋ ਸਕੇ; ਅਤੇ
  - ਹ. ਵਿਅਕਤੀਆਂ ਅਤੇ ਸੰਸਥਾਵਾਂ ਦੀ ਆਜ਼ਾਦੀ ਵਿਚ ਸੰਤੁਲਨ ਕਾਇਮ ਕਰਨਾ ਤਾਕਿ ਹੋਰਨਾਂ ਨੂੰ ਨੁਕਸਾਨ ਨਾ ਹੋਵੇ, ਦਖਲਅੰਦਾਜ਼ੀ ਦੀ 'ਧੋੜੀ' ਦੀ ਵਰਤੋਂ ਰਾਹੀਂ ਇਹ ਛੈਸਲਾ ਕਰਨਾ ਕਿ ਇੱਛਿਤ ਨਤੀਜੇ ਹਾਸਿਲ ਕਰਨ ਲਈ ਘੱਟ ਤੋਂ ਘੱਟ ਦਖਲਅੰਦਾਜ਼ੀ ਵਾਲੇ ਢੰਗਾਂ ਦੀ ਵਰਤੋਂ ਕੀਤੀ ਜਾਏ ਅਤੇ ਨਿਯਮਾਂ ਦਾ ਸਹਾਰਾ ਲੈਣ ਤੋਂ ਪਹਿਲਾਂ ਇਸ ਗੱਲ ਦਾ ਪ੍ਰਕਾਸ਼ ਕਿਲਾ ਲੋਕਾਂ ਦੇ ਆਪਣੇ ਢੰਗ ਕੰਮ ਕਰਦੇ ਹੋਣ।
10. ਇਹ ਸੋਚ ਪੂਰੇ ਢਾਂਚੇ ਨਾਲ ਨਿਪਟੇਗੀ ਅਤੇ ਲੋਕਾਂ ਤਕ ਪਹੁੰਚ ਕਰੇਗੀ – ਖ਼ਰਾਬ ਸਿਹਤ ਅਤੇ ਦੁਰਦਸ਼ਾ ਦੇ ਮੂਲ ਕਾਰਣਾਂ ਨਾਲ ਨਿਪਟੇਗੀ, ਅਤੇ ਜਿਹਨਾਂ ਪਰਿਵਾਰਾਂ ਨੂੰ ਮਦਦ ਦੀ ਸਭ ਤੋਂ ਵੱਧ ਲੋੜ ਹੈ ਉਹਨਾਂ ਤਕ ਪਹੁੰਚੇਗੀ – ਇਹ ਸੋਚ ਹੋਏਗੀ:
- ਲੋੜਾਂ ਪੂਰੀਆਂ ਕਰਨ ਵਾਲੀ – ਲੋਕਾਂ ਦੀ ਅਤੇ ਉਹਨਾਂ ਦੀਆਂ ਲੋੜਾਂ ਅਨੁਸਾਰ ਬਣਾਈ ਗਈ;
  - ਵਸੀਲਿਆਂ ਵਾਲੀ – ਜਿਹਨੂੰ ਲੋੜਾਂ ਅਨੁਸਾਰ ਅਤੇ ਸੁਧਾਰ ਦੇ ਕੰਮਾਂ ਨੂੰ ਉਤਸ਼ਾਹ ਦੇਣ ਲਈ ਪੈਸੇ ਮਿਲਣਗੇ;
  - ਨਿਯਮਬੱਧ – ਜਿਹਦੀ ਅਗਵਾਈ ਮਾਹਿਰ ਕਰਨਗੇ, ਪੂਰਾ ਧਿਆਨ ਸਬੂਤਾਂ ਵਲ ਦਿੱਤਾ ਜਾਏਗਾ, ਕਾਰਜ-ਕੁਸ਼ਲ ਅਤੇ ਅਸਰਦਾਈ ਹੋਏਗੀ; ਅਤੇ
  - ਮਜ਼ਬੂਤ – ਸਿਹਤ ਨੂੰ ਇਸ ਵੇਲੇ ਅਤੇ ਭਵਿੱਖ ਵਿਚ ਆਉਣ ਵਾਲੇ ਖਤਰਿਆਂ ਨਾਲ ਨਿਪਟਣ ਲਈ ਸਮਰੱਥਾ।

## ਪੂਰੀ ਜ਼ਿੰਦਗੀ ਲਈ ਸਿਹਤ ਅਤੇ ਭਲਾਈ

11. ਸਰਕਾਰ ਮੁਕੰਮਲ ਤੌਰ 'ਤੇ ਸ਼ਕਤੀ ਸਥਾਨਕ ਭਾਈਚਾਰਿਆਂ ਦੇ ਹਵਾਲੇ ਕਰ ਰਹੀ ਹੈ ਅਤੇ ਉਹਨਾਂ ਨੂੰ ਇਸ ਯੋਗ ਬਣਾ ਰਹੀ ਹੈ ਕਿ ਉਹ ਸਥਾਨਕ ਲੋਕਾਂ ਦੀ ਸਿਹਤ ਵਿਚ ਸੁਧਾਰ ਕਰਨ, ਨਾ-ਬਰਾਬਰੀਆਂ ਨੂੰ ਘਟਾਉਣ ਅਤੇ ਉਹਨਾਂ ਵਲ ਖਾਸ ਧਿਆਨ ਦੇਣ। ਇਸ ਵ੍ਹਾਈਟ ਪੇਪਰ ਵਿਚ ਸਥਾਨਕ ਪੱਧਰ 'ਤੇ ਨਵੀਨਤਾਵਾਂ ਲਿਆਉਣ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸੰਖੇਪ ਵਿਚ ਸਰਕਾਰ ਦੇ ਸਭ ਵਿਭਾਗਾਂ ਦੇ ਸਾਂਝੇ ਢਾਂਚੇ ਬਾਰੇ ਦੱਸਿਆ ਗਿਆ ਹੈ ਜੋ ਨਾ-ਬਰਾਬਰੀਆਂ ਨੂੰ ਘਟਾਏਗਾ ਅਤੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਪੜਾਵਾਂ 'ਤੇ ਉਹਨਾਂ ਦੀ ਸਿਹਤ ਵਿਚ ਸੁਧਾਰ ਕਰੇਗਾ, ਜਿਵੇਂ ਕਿ:
- ਉ. ਸਥਾਨਕ ਸਰਕਾਰ ਅਤੇ ਭਾਈਚਾਰਿਆਂ ਨੂੰ ਸ਼ਕਤੀਸ਼ਾਲੀ ਬਣਾਉਣਾ, ਜਿਹਨਾਂ ਕੋਲ ਆਪਣੇ ਮਾਹੌਲ ਨੂੰ ਢਾਲਣ ਅਤੇ ਸਥਾਨਕ ਮਸਲਿਆਂ ਨਾਲ ਨਿਪਟਣ ਲਈ ਨਵੇਂ ਵਸੀਲੇ, ਹਕ ਅਤੇ ਸ਼ਕਤੀਆਂ ਹੋਣਗੀਆਂ;
  - ਅ. ਵੱਖ ਵੱਖ ਖਤਰਿਆਂ ਨਾਲ ਇਕ ਇਕ ਕਰਕੇ ਨਾ ਨਿਪਟਣ ਦੀ ਬਜਾਏ, ਜ਼ਿੰਗਦੀ ਦੇ ਵੱਖ ਵੱਖ ਪੜਾਵਾਂ ਅਤੇ ਅਹਿਮ ਤਬਦੀਲੀਆਂ ਬਾਰੇ ਇੱਕਸਾਰ ਨੀਤੀ ਬਣਾਉਣਾ, ਮਾਨਸਿਕ ਸਿਹਤ ਇਹਦਾ ਅਹਿਮਾ ਹਿੱਸਾ ਹੋਏਗਾ, ਅਤੇ ਛੇਤੀ ਹੀ ਅਸੀਂ ਮਾਨਸਿਕ ਸਿਹਤ ਬਾਰੇ ਨਵੀਂ ਕਾਰਜਨੀਤੀ ਪ੍ਰਕਾਸ਼ਿਤ ਕਰਾਂਗੇ;
  - ਇ. ਹਰ ਬੱਚੇ ਅਤੇ ਹਰ ਭਾਈਚਾਰੇ ਨੂੰ ਵੱਧ ਤੋਂ ਵੱਧ ਚੰਗੇ ਢੰਗ ਨਾਲ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦੇਣਾ। ਇਹਦੇ ਲਈ ਅਸੀਂ ਬੱਚਿਆਂ ਦੀ ਗਾਰੀਬੀ ਨੂੰ ਘਟਾਉਣ ਲਈ ਸਥਾਈ ਵਚਨ-ਬੱਧਤਾ ਦਿੰਦੇ ਹਾਂ, ਹੈਲਥ ਵਿਜ਼ਿਟਰਾਂ ਦੀ ਗਿਣਤੀ ਵਧਾਉਣ ਲਈ ਪੈਸੇ ਖਰਚ ਕਰਾਂਗੇ, ਸੰਨ 2015 ਤਕ ਅਜਿਹੇ ਪਰਿਵਾਰਾਂ ਦੀ ਗਿਣਤੀ ਦੁੱਗਣੀ ਕਰਾਂਗੇ ਜਿਹਨਾਂ ਤਕ ਨਰਸਿੰਗ ਪਾਰਟਨਰਸ਼ਿਪ ਪ੍ਰੋਗਰਾਮਾਂ ਰਾਹੀਂ ਪਹੁੰਚ ਕੀਤੀ ਗਈ ਹੋਵੇਗੀ, ਜਿਹਨਾਂ ਲੋਕਾਂ ਨੂੰ ਸਿਓਰ ਸਟਾਰਟ ਚਿਲਡਰਨਜ਼ ਸੈਂਟਰਾਂ ਦੀ ਸਭ ਤੋਂ ਵੱਧ ਲੋੜ ਹੈ, ਉਹਨਾਂ ਲਈ ਅਸੀਂ ਇਹਨਾਂ ਵਲ ਨਵੇਂ ਸਿਰਿਓਂ ਵੱਧ ਧਿਆਨ ਦਿਆਂਗੇ। ਸਕੂਲਾਂ ਵਿਚ ਸੰਨ 2012 ਤੋਂ ਓਲਿੰਪਿਕ ਅਤੇ ਪੈਰਾਲਿੰਪਿਕ ਕਿਸਮ ਦਾ ਖੇਡਾਂ ਦਾ ਮੁਕਾਬਲਾ ਸ਼ੁਰੂ ਹੋਏਗਾ;
  - ਸ. ਵੈਲਫੇਅਰ ਢਾਂਚੇ ਵਿਚ ਮੁਕੰਮਲ ਸੁਧਾਰ ਕਰਕੇ ਕੰਮ ਕਰਨ ਨੂੰ ਡਾਇਦੇਮੰਦ ਬਣਾਇਆ ਜਾਏਗਾ, ਸਥਾਨਕ ਆਰਥਿਕ ਵਿਕਾਸ ਨਾਲ ਵੱਧ ਨੈਕਰੀਆਂ ਪੈਦਾ ਕੀਤੀਆਂ ਜਾਣਗੀਆਂ ਅਤੇ ਨੈਕਰੀ ਦੇਣ ਵਾਲਿਆਂ ਨਾਲ ਮਿਲ ਕੇ ਆਮ ਲੋਕਾਂ ਦੀ ਸਿਹਤ ਦੇ ਰਖਵਾਲਿਆਂ ਦੇ ਤੌਰ 'ਤੇ ਉਹਨਾਂ ਦੀਆਂ ਕੰਮ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਜਾਏਗਾ;
  - ਹ. ਭਾਈਚਾਰਿਆਂ ਨੂੰ ਇਸ ਢੰਗ ਨਾਲ ਤਿਆਰ ਕਰਨਾ ਕਿ ਵੱਡੇਰੀ ਉਮਰ ਵਿਚ ਵੀ ਲੋਕ ਸਰਗਰਮ ਰਹਿੰਦੇ ਰਹਿਣ। ਵੱਡੇਰੀ ਉਮਰ ਵਿਚ ਸਰਗਰਮ ਰਹਿੰਦੀ ਨੂੰ ਅਸੀਂ ਆਮ ਗੱਲ ਬਣਾਵਾਂਗੇ, ਕੋਈ ਅਪਵਾਦ ਨਹੀਂ, ਮਿਸਾਲ ਵਜੋਂ, ਅਸੀਂ ਲਾਈਫਟਾਈਮ ਹੋਮ ਬਣਾਵਾਂਗੇ, ਹਰੀਆਂ ਥਾਂਵਾਂ ਦੀ ਹਿਫਾਜ਼ਤ ਕਰਾਂਗੇ ਅਤੇ ਸਰੀਰਕ ਸਰਗਰਮੀ ਲਈ ਨਵੇਂ ਉੱਦਮ ਸ਼ੁਰੂ ਕਰਾਂਗੇ, ਜਿਹਦੇ ਲਈ ਮਾਸ ਪਾਰਟੀਸਿਪੇਸ਼ਨ ਅਤੇ ਕਮਿਊਨਿਟੀ ਸਪੋਰਟਸ ਦੇ ਪ੍ਰੋਗਰਾਮਾਂ ਲਈ ਲਾਟਰੀ ਦੇ £135 ਮਿਲੀਅਨ ਖਰਚੇ ਜਾਣਗੇ। ਹਰੀਆਂ ਥਾਂਵਾਂ 'ਤੇ ਭਾਈਚਾਰਿਆਂ ਦੀ ਮਲਕੀਅਤ ਨੂੰ ਬੜਾਵਾ ਦਿਆਂਗੇ ਅਤੇ ਜ਼ਮੀਨ ਤਕ ਪਹੁੰਚ ਕਰਨਾ ਵੱਧ ਸੌਖਾ ਬਣਾਵਾਂਗੇ ਤਾਕਿ ਲੋਕ ਆਪਣੇ ਖਾਣ ਦੀਆਂ ਚੀਜ਼ਾਂ ਖੁਦ ਉਗਾ ਸਕਣ; ਅਤੇ
  - ਕ. ਪਬਲਿਕ ਹੈਲਥ ਰੈਸਪੋਂਸਿਬਿਲਿਟੀ ਡੀਲ ਰਾਹੀਂ ਕਾਰੋਬਾਰਾਂ ਅਤੇ ਵਾਲੰਟਰੀ ਸੈਕਟਰ ਦੇ ਸਹਿਯੋਗ ਨਾਲ ਅਸੀਂ ਭੇਜਨ, ਸ਼ਰਾਬ, ਸਰੀਰਕ ਸਰਗਰਮੀ, ਕੰਮ 'ਤੇ ਸਿਹਤ ਅਤੇ ਵਤੀਰੇ ਵਿਚ ਤਬਦੀਲੀ ਨਾਂ ਦੇ ਪੰਜ ਨੈੱਟਵਰਕ ਸਥਾਪਿਤ ਕਰਾਂਗੇ। ਇਹ ਡੀਲ ਅਸੀਂ ਸੰਨ 2011 ਦੇ ਸ਼ੁਰੂ ਵਿਚ ਲਾਗੂ ਕਰਨ ਬਾਰੇ ਸੋਚ ਰਹੇ ਹਾਂ ਅਤੇ ਸਾਨੂੰ ਆਸ ਹੈ ਕਿ ਭੇਜਨ ਵਿਚ ਹੋਰ ਸੁਧਾਰ ਅਤੇ ਲੂਣ ਦੀ ਵਰਤੋਂ ਘਟਾਉਣ; ਉਭੇਗਤਾਵਾਂ ਨੂੰ ਭੇਜਨ ਬਾਰੇ ਵੱਧ ਚੰਗੀ ਜਾਣਕਾਰੀ ਦੇਣ; ਸਮਾਜਕ ਤੌਰ 'ਤੇ ਵੱਧ ਜ਼ਿੰਮੇਦਾਰ ਪਰਚੂਨ ਵਪਾਰ ਨੂੰ ਬੜਾਵਾ ਦੇਣ ਅਤੇ ਸ਼ਰਾਬ ਦੀ ਵਰਤੋਂ ਬਾਰੇ ਸਮਝੌਤਿਆਂ ਦਾ ਐਲਾਨ ਕਰ ਸਕਾਂਗੇ। ਚੇਂਜ-ਫਾਰ-ਲਾਈਫ (Change4Life) ਮੁਹੱਿਮ ਨੂੰ ਵੀ ਪ੍ਰੋਤਸਾਹਨ ਦਿੱਤਾ ਜਾਏਗਾ, ਜਿਵੇਂ ਕਿ 'ਗਰੇਟ ਸਵੈਪਥਨ' (Great Swapathon) ਰਾਹੀਂ, ਜੀਉਣ ਦੇ ਸਿਹਤਮੰਦ ਢੰਗਾਂ ਦੀ ਚੋਣ ਕਰਨ ਨੂੰ ਵੱਧ ਸੌਖਾ ਬਣਾਉਣ ਲਈ £250 ਮਿਲੀਅਨ ਪਾਰਟਨਰ-ਫੰਡ ਵਾਉਂਚਰਾਂ ਦੀ ਵਰਤੋਂ ਕੀਤੀ ਜਾਏਗੀ।

## ਆਮ ਲੋਕਾਂ ਦੀ ਸਿਹਤ ਲਈ ਨਵਾਂ ਢਾਂਚਾ - ਸਥਾਨਕ ਅਤੇ ਕੌਮੀ ਪੱਧਰ ਦੀ ਮਜ਼ਬੂਤ ਅਗਵਾਈ ਸਹਿਤ

12. ਇਸ ਨਵੀਂ ਸੋਚ ਦੇ ਸਮਥਰਨ ਲਈ ਅਤੇ ਬੀਤੇ ਸਮੇਂ ਦੇ ਮਸਲਿਆਂ ਤੋਂ ਬਚਣ ਲਈ, ਸਾਨੂੰ ਆਮ ਲੋਕਾਂ ਦੀ ਸਿਹਤ ਦੇ ਢਾਂਚੇ ਵਿਚ ਸੁਧਾਰ ਕਰਨ ਦੀ ਲੋੜ ਹੈ। ਇਸ ਢਾਂਚੇ ਦਾ ਧੁਰਾ ਸਥਾਨਕ ਹੋਏਗਾ, ਅਤੇ ਜਿੱਥੇ ਵੀ ਹੋ ਸਕੇ ਜ਼ਿੰਮੇਦਾਰੀਆਂ, ਆਜ਼ਾਦੀ ਅਤੇ ਪੈਸੇ ਦੇਣ ਦਾ ਕੰਮ ਸਥਾਨਕ ਪੱਧਰ 'ਤੇ ਹੋਏਗਾ; ਵਧਾਈਆਂ ਰਾਈਆਂ ਕੇਂਦਰੀ ਸ਼ਕਤੀਆਂ ਦੀ ਵਰਤੋਂ ਤਦ ਹੀ ਕੀਤੀ ਜਾਏਗੀ ਜਦ ਅਤੀ ਜ਼ਰੂਰੀ ਹੋਵੇ, ਜਿਵੇਂ ਕਿ ਹੰਗਾਮੀ ਹਾਲਤਾਂ ਦੀ ਤਿਆਰੀ ਕਰਨ ਅਤੇ ਸਿਹਤ ਦੀ ਹਿਫਾਜ਼ਤ ਲਈ। ਇਸ ਢਾਂਚੇ ਵਿਚ:
- ਉ. ਡਾਇਰੈਕਟਰਜ਼ ਆੱਫ਼ ਪਬਲਿਕ ਹੈਲਥ ਸਥਾਨਕ ਭਾਈਚਾਰੀਆਂ ਵਿਚ ਆਮ ਲੋਕਾਂ ਦੀ ਸਿਹਤ ਅਤੇ ਸਿਹਤ ਵਿਚ ਨਾ-ਬਰਾਬਰੀਆਂ ਬਾਰੇ ਕਾਰਜਨੀਤੀ ਦੀ ਅਗਵਾਈ ਕਰਨਗੇ, ਅਤੇ ਸਥਾਨਕ ਐਨ ਐਚ ਐਸ ਦੇ ਅਤੇ ਪਬਲਿਕ, ਪ੍ਰਾਈਵੇਟ ਅਤੇ ਵਾਲੰਟਰੀ ਸੈਕਟਰ ਦੇ ਸਹਿਯੋਗ ਨਾਲ ਕੰਮ ਕਰਨਗੇ। ਲੋਕਾਂ ਦੀਆਂ ਲੋੜਾਂ ਨੂੰ ਵੱਧ ਤੋਂ ਵੱਧ ਮੁਮਕਿਨ ਅਸਰਦਾਈ ਢੰਗ ਨਾਲ ਪੂਰੀਆਂ ਕਰਨ ਲਈ, ਹੁਣੇ ਜਿਹੇ ਐਨ ਐਚ ਐਸ ਅਤੇ ਲੋਕਲ ਅਥਾਰੀਟੀਆਂ ਦੇ ਸਹਿਯੋਗ ਨਾਲ ਬਣਾਏ ਜਾਣ ਵਾਲੇ ਸੁਝਾਓ ਅਧੀਨ ਸਥਾਨਕ ਸਿਹਤ ਅਤੇ ਭਲਾਈ ਬੋਰਡਾਂ ਬਾਰੇ ਕੀਤੇ ਗਏ ਸਲਾਹ ਮਸ਼ਵਰੇ ਦਾ ਜਵਾਬ ਸਰਕਾਰ ਛੇਤੀ ਹੀ ਪ੍ਰਕਾਸ਼ਿਤ ਕਰੇਗੀ।
  - ਅ. ਆਮ ਲੋਕਾਂ ਦੀ ਸਿਹਤ ਲਈ ਇਕ ਨਵੀਂ ਖਾਸ ਸੇਵਾ - ਪਬਲਿਕ ਹੈਲਥ ਇੰਗਲੈਂਡ - ਡਿਪਾਰਟਮੈਂਟ ਆੱਫ਼ ਹੈਲਥ ਦੇ ਅੰਦਰ ਸ਼ੁਰੂ ਕੀਤੀ ਜਾਏਗੀ, ਜੋ ਹੰਗਾਮੀ ਹਾਲਤਾਂ ਦੀ ਤਿਆਰੀ ਅਤੇ ਸਿਹਤ ਦੀ ਹਿਫਾਜ਼ਤ ਦੀ ਖਾਤਿਰ ਕਾਰਵਾਈ ਦੇ ਕੰਮ ਨੂੰ ਵੱਧ ਮਜ਼ਬੂਤ ਕਰੇਗੀ।
  - ਇ. ਐਨ ਐਚ ਐਸ ਦੇ ਸਮੁੱਚੇ ਬੱਜਟ ਵਿਚੋਂ ਆਮ ਲੋਕਾਂ ਦੀ ਸਿਹਤ ਦੀਆਂ ਲੋੜਾਂ ਲਈ ਨਿਸ਼ਚਿਤ ਪੈਸੇ ਰੱਖੇ ਜਾਣਗੇ, ਇਹ ਯਕੀਨੀ ਬਣਾਉਣ ਲਈ ਕਿ ਹੋਰ ਕੰਮਾਂ ਕਾਰਣ ਇਹ ਪੈਸੇ ਘਟ ਨਾ ਜਾਣ, ਜਿਵੇਂ ਕਿ ਐਨ ਐਚ ਐਸ ਦੇ ਫੰਡਾਂ ਕਾਰਣ, ਪਰ ਹਾਲੇ ਵੀ ਇਹਦੇ 'ਤੇ ਪੂਰੇ ਸਿਸਟਮ ਵਿਚ ਖਰਚ ਘੱਟ ਕਰਨ ਅਤੇ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਸ਼ੁਰੂ ਵਿਚ ਲਾਏ ਅੰਦਰੀਜ਼ਾਂ ਤੋਂ ਪਤਾ ਲਗਦਾ ਹੈ ਕਿ ਇਸ ਵੇਲੇ ਇਹਨਾਂ ਕੰਮਾਂ 'ਤੇ ਖਰਚ ਹੋਣ ਵਾਲੇ ਪੈਸੇ £4 ਬਿਲੀਅਨ ਤੋਂ ਵੱਧ ਪਬਲਿਕ ਹੈਲਥ ਇੰਗਲੈਂਡ ਦੀ ਜ਼ਿੰਮੇਦਾਰੀ ਹੋਏਗੀ।
  - ਈ. ਅਪਰ ਟੀਅਰ ਅਤੇ ਯੂਨੀਟਰੀ ਲੋਕਲ ਅਥਾਰੀਟੀਆਂ ਲਈ ਨਿਸ਼ਚਿਤ ਬੱਜਟ ਹੋਣਗੇ ਅਤੇ ਲੋਕਾਂ ਦੀ ਸਿਹਤ ਦੀ ਹਿਫਾਜ਼ਤ ਦੇ ਨਿਸ਼ਾਨੇ ਪੂਰੇ ਕਰਨ ਲਈ ਅਤੇ ਨਾ-ਬਰਾਬਰੀਆਂ ਘਟਾਉਣ ਲਈ ਉਹਨਾਂ ਨੂੰ ਇਨਾਮ ਵੀ ਸਿਲੇਗਾ।
  - ਈ. ਨਵੇਂ ਢਾਂਚੇ ਦੀਆਂ ਮੁੱਖ ਗੱਲਾਂ ਆਉਣ ਵਾਲੇ ਹੈਲਥ ਐਂਡ ਸੋਸ਼ਲ ਕੇਅਰ ਬਿਲ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੀ ਪ੍ਰਵਾਨਗੀ ਪਾਰਲੀਸੈਂਟ ਤੋਂ ਲਈ ਜਾਏਗੀ।
  - ਈ. ਮੁਲਾਂਕਣ ਲਈ ਸਭ ਤੋਂ ਵਧੀਆ ਸਬੂਤਾਂ ਦੀ ਵਰਤੋਂ ਕੀਤੀ ਜਾਏਗੀ, ਵਤੀਰੇ ਦੇ ਬਦਲਾਵ ਲਈ ਨਵੀਆਂ ਤਬਦੀਲੀਆਂ ਦਾ ਸਮਰਥਨ ਕੀਤਾ ਜਾਏਗਾ - ਨਵੇਂ ਨੈਸ਼ਨਲ ਇੰਸਟੀਚਿਊਟ ਡਾਂਕਰ ਹੈਲਥ ਰਿਸਰਚ (NIHR) ਸਕੂਲ ਡਾਂਕਰ ਪਬਲਿਕ ਹੈਲਥ ਅਤੇ ਪਾਲਿਸੀ ਰਿਸਰਚ ਯੂਨਿਟ ਐਨ ਬੀਹੇਵੀਅਰ ਐਂਡ ਹੈਲਥ ਦੀ ਸਥਾਪਨਾ ਕੀਤੀ ਜਾਏਗੀ। ਵੱਧ ਸਪਸ਼ਟਤਾ ਹੋਏਗੀ, ਸਿਹਤ ਦੇ ਨਤੀਜਿਆਂ ਬਾਰੇ ਜਾਣਕਾਰੀ ਦੇਸ਼ ਦੇ ਅਤੇ ਸਥਾਨਕ ਪੱਧਰ 'ਤੇ ਪ੍ਰਕਾਸ਼ਿਤ ਕੀਤੀ ਜਾਏਗੀ।
  - ਈ. ਚੀਫ਼ ਮੈਡੀਕਲ ਅਫਸਰ ਦਾ ਖਾਸ ਕੰਮ ਹੋਏਗਾ ਕਿ ਲੋਕਾਂ ਦੀ ਸਿਹਤ ਬਾਰੇ ਉਹ ਸੈਕ੍ਰੋਟਰੀ ਆੱਫ਼ ਸਟੇਟ ਡਾਰ ਹੈਲਥ ਨੂੰ ਸੁਤੰਤਰ ਸਲਾਹ ਦੇਵੇ। ਸਰਕਾਰ ਵਿਚ ਅਤੇ ਸਰਕਾਰ ਤੋਂ ਬਾਹਰ ਉਹ ਲੋਕਾਂ ਦੀ ਸਿਹਤ ਦਾ/ਦੀ ਮੁੱਖ ਸਮਰਥਕ ਹੋਵੇਗਾ/ਹੋਵੇਗੀ, ਅਤੇ ਉਹ ਮਾਹੀਰਾਂ ਦੇ ਨੈੱਟਵਰਕ ਦੀ ਅਗਵਾਈ ਕਰੇਗਾ/ਕਰੇਗੀ ਜਿਹਦੀ ਜ਼ਿੰਮੇਦਾਰੀ ਆਮ ਲੋਕਾਂ ਲਈ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੋਏਗੀ।
  - ਈ. ਆਮ ਲੋਕਾਂ ਦੀ ਸਿਹਤ ਦੇਸ਼ ਦੇ ਅਤੇ ਸਥਾਨਕ ਪੱਧਰ 'ਤੇ ਐਨ ਐਚ ਐਸ ਕਮਿਸ਼ਨਿੰਗ ਬੋਰਡ (NHSCB) ਦੇ ਕੰਮ ਵਿਚ ਸ਼ਾਮਿਲ ਹੋਏਗੀ। ਜੀ ਪੀ ਡਾਕਟਰਾਂ ਨੂੰ ਵੱਧ ਪ੍ਰੋਤਸਾਹਨ ਦਿੱਤਾ ਜਾਏਗਾ ਕਿ ਉਹ ਆਮ ਲੋਕਾਂ ਦੀ ਸਿਹਤ ਦੀ ਖਾਤਿਰ ਸਰਗਰਮ ਕੰਮ ਕਰਨ।

## ਕੰਮ ਨੇਪਰੇ ਚਾੜ੍ਹਨਾ

13. ਅਸੀਂ ਛੇਤੀ ਅਤੇ ਕਾਫ਼ੀ ਪ੍ਰਗਤੀ ਕਰਨ ਦੀ ਖਾਤਿਰ ਆਪਣੀ ਕਾਰਜਨੀਤੀ ਨੂੰ ਲਾਗੂ ਕਰ ਰਹੇ ਹਾਂ, ਤਾਂਕਿ ਸਾਨੂੰ ਲੋਕਾਂ ਦੀ ਸਿਹਤ ਨੂੰ ਸੁਧਾਰਨ ਦਾ ਛੇਤੀ ਤੋਂ ਛੇਤੀ ਮੌਕਾ ਸਿਲੇ, ਹੈਲਥ ਐਂਡ ਸੋਸਲ ਕੇਅਰ ਬਿਲ ਦੇ ਪਾਸ ਹੋਣ ਮਗਰੋਂ, ਸਰਕਾਰ ਇਹ ਕੰਮ ਕਰਨਾ ਚਾਹੁੰਦੀ ਹੈ:
- ਉ. ਪਬਲਿਕ ਹੈਲਥ ਇੰਗਲੈਂਡ ਦੀ ਸਥਾਪਨਾ ਕਰਵਾਉਣਾ, ਜੋ ਸੰਨ 2012 ਤੋਂ ਪੂਰੀ ਜ਼ਿੰਮੇਦਾਰੀ ਸੰਭਾਲ ਲਏਗੀ, ਜਿਸ ਵਿਚ ਹੈਲਥ ਪ੍ਰੈਟੈਕਸ਼ਨ ਏਜੰਸੀ (HPA) ਅਤੇ ਨੈਸ਼ਨਲ ਟ੍ਰੀਟਮੈਂਟ ਏਜੰਸੀ ਫਾਰ ਸਬਸਟਾਂਸ ਮਿਸਯੂਜ਼ (NTA) ਤੋਂ ਰਸਮੀ ਤੌਰ 'ਤੇ ਕੰਮ ਲੈ ਲੈਣਾ ਸ਼ਾਮਿਲ ਹੈ;
  - ਅ. ਸਥਾਨਕ ਪੱਧਰ 'ਤੇ ਸਿਹਤ ਸੁਧਾਰ ਦੇ ਕੰਮ ਲੋਕਲ ਗਵਰਨਮੈਂਟ ਦੇ ਹਵਾਲੇ ਕਰਨਾ, ਅਤੇ ਅਪ੍ਰੈਲ 2013 ਤੋਂ ਲੋਕਲ ਗਵਰਨਮੈਂਟ ਲਈ ਨਿਸ਼ਚਿਤ ਬੱਜਟ ਤਿਆਰ ਕਰਨਾ; ਅਤੇ
  - ਇ. ਲੋਕਲ ਗਵਰਨਮੈਂਟ ਨੂੰ ਨਵੇਂ ਕੰਮ ਸੰਭਾਲ ਕੇ ਸਥਾਨਕ ਜਵਾਬਦੇਹੀ ਵਿਚ ਵਾਧਾ ਕਰਨਾ ਅਤੇ ਸਮਾਜਕ ਦੇਖਭਾਲ, ਐਨ ਐਚ ਐਸ ਅਤੇ ਆਮ ਲੋਕਾਂ ਦੀ ਸਿਹਤ ਦੇ ਕੰਮਾਂ ਨਾਲ ਪੂਰਾ ਤਾਲਮੇਲ ਕਰਨਾ।
14. ਪਬਲਿਕ ਹੈਲਥ ਇੰਗਲੈਂਡ ਤਕ ਦੀ ਤਬਦੀਲੀ ਪ੍ਰਾਇਮਰੀ ਕੇਅਰ ਟ੍ਰੂਸਟਾਂ (PCTs) ਅਤੇ ਸਟ੍ਰੋਟੀਜਿਕ ਹੈਲਥ ਅਥਾਰਿਟੀਆਂ (SHAs) ਵਾਲੀਆਂ ਤਬਦੀਲੀਆਂ ਅਤੇ ਐਨ ਐਚ ਐਸ ਸੀ ਬੀ ਦੀ ਸਥਾਪਨਾ ਦੇ ਨਾਲ ਹੀ ਹੋਏਗੀ। ਇਹਨਾਂ ਵਸੀਹ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ ਸੰਨ 2011 ਵਿਚ ਯੋਜਨਾਬੰਦੀ ਖਤਾਂ ਵਿਚ ਪੇਸ਼ ਕੀਤੀ ਜਾਏਗੀ।
15. ਨਵੇਂ ਢਾਂਚੇ ਦੇ ਸਭ ਪਹਿਲੂਆਂ ਨੂੰ ਠੀਕ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਦੀ ਸਿਹਤ ਵਿਚ ਸੁਧਾਰ ਦਾ ਕੰਮ ਇਹ ਸਹੀ ਢੰਗ ਨਾਲ ਕਰੋ, ਅਸੀਂ ਕਈ ਪੱਖਾਂ ਬਾਰੇ ਸਲਾਹ ਮਸ਼ਵਰਾ ਕਰਾਂਗੇ। ਸਲਾਹ ਮਸ਼ਵਰੇ ਦੇ ਕਈ ਸਵਾਲ ਇਸ ਵ੍ਹਾਈਟ ਪੇਪਰ ਦੇ ਚੈਪਟਰ 4 ਵਿਚ ਪੇਸ਼ ਕੀਤੇ ਗਏ ਹਨ ਅਤੇ ਇਹਨਾਂ ਦਾ ਸਾਰ ਚੈਪਟਰ 5 ਵਿਚ ਪੇਸ਼ ਕੀਤਾ ਗਿਆ ਹੈ, ਅਤੇ ਅਸੀਂ ਤੁਹਾਡੇ ਵਿਚਾਰਾਂ ਦਾ ਸਵਾਗਤ ਕਰਾਂਗੇ। ਇਹਨਾਂ ਸਵਾਲਾਂ ਬਾਰੇ ਸਲਾਹ ਮਸ਼ਵਰਾ ਪੂਰਾ ਹੋਣ ਦੀ ਤਾਰੀਖ 8 ਮਾਰਚ 2011 ਹੈ।
16. ਡਿਪਾਰਟਮੈਂਟ ਅੱਫ਼ ਹੈਲਥ ਨੇ ਡਾਕਟਰ ਗੈਬਰੀਅਲ ਸਕੈਲੀ ਵਲੋਂ ਕੀਤਾ ਗਿਆ ਪਬਲਿਕ ਹੈਲਥ ਦੇ ਕਰਮਚਾਰੀਆਂ ਬਾਰੇ ਰਿਵਿਊ ਪ੍ਰਕਾਸ਼ਿਤ ਕੀਤਾ ਹੈ। ਇਹਦੇ ਬਾਰੇ ਸਲਾਹ ਮਸ਼ਵਰਾ ਲੈਣ ਲਈ ਸਵਾਲ ਇਸ ਵ੍ਹਾਈਟ ਪੇਪਰ ਦੇ ਚੈਪਟਰ 4 ਵਿਚ ਹੈ। ਇਸ ਰਿਪੋਰਟ ਬਾਰੇ ਵੀ ਅਸੀਂ ਤੁਹਾਡੇ ਵਿਚਾਰਾਂ ਦਾ ਸਵਾਗਤ ਕਰਾਂਗੇ।
17. ਆਉਣ ਵਾਲੇ ਸਮੇਂ ਵਿਚ ਸਲਾਹ ਮਸ਼ਵਰਾ ਲੈਣ ਵਾਲੇ ਦਸਤਾਵੇਜ਼ਾਂ ਵਿਚ ਆਮ ਲੋਕਾਂ ਦੀ ਸਿਹਤ ਬਾਰੇ ਪੁਸਤਾਵਿਤ ਢਾਂਚੇ, ਅਤੇ ਪੈਸੇ ਖਰਚਣ ਅਤੇ ਸੇਵਾਵਾਂ ਹਾਸਿਲ ਕਰਨ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਪੇਸ਼ ਕੀਤੀ ਜਾਏਗੀ।